


ਜ਼ਿਲਾ ਸੰਗਰੂਰ ਦੀਆਂ ਸਮੂਹ ਸਿਖਿਆ ਸੰਸਥਾਵਾਂ  
ਵੱਲੋਂ ਜਨਤਾਂ ਦੇ ਸਹਿਯੋਗ ਨਾਲ ਮਨਾਇਆ  
ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ  
ਪੰਜ ਸੌ ਸਾਲਾ ਪ੍ਰਕਾਸ਼ ਉਤਸਵ

†† ਸਮਾਰੋਹ ††



“ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ”

ਵਲੋਂ —

ਸੁਖਮੰਦਰ ਸਿੰਘ,

ਪ੍ਰਧਾਨ,

ਜ਼ਿਲਾ ਪ੍ਰਕਾਸ਼ ਉਤਸਵ ਸਮਾਰੋਹ,  
ਪ੍ਰਬੰਧਕ, ਕਮੇਟੀ (ਸਿਖਿਆ ਵਿਭਾਗ)

ਤੇ ਜ਼ਿਲਾ ਸਿਖਿਆ ਅਫਸਰ,

ਸੰਗਰੂਰ ।

“ਕਲਿ ਤਾਰਨ ਗੁਰੂ ਨਾਨਕ ਆਇਆ”



ਸਰਬ ਜੋਤਿ ਤੇਰੀ ਪਸਰਿ ਰਹੀ ।  
ਜਹ ਜਹ ਦੇਖਾ ਤਹ ਨਰ ਹਰੀ ।  
ਆਪੇ ਨੇੜੇ ਆਪੇ ਦੂਰ ।  
ਆਪੇ ਸਰਬ ਰਹਿਆ ਭਰਪੂਰ ।

ਧਰਤੀ ਦਾ ਪਿੰਡਾ ਜਦੋਂ ਅਧਰਮ ਅਤੇ ਕੂੜ ਦੇ ਕਾਲੇ ਬਸਤਰਾਂ ਨਾਲ ਢਕਿਆ ਜਾਂਦਾ ਹੈ। ਜਾਬਰਾਂ ਦੇ ਕਹਿਰ ਦੀ ਕਟਾਰ ਲੋਕਾਈ ਦੇ ਗਲੇ ਤੇ ਫਿਰ ਰਹੀ ਹੁੰਦੀ ਹੈ। ਜਦੋਂ ਜ਼ੁਲਮ ਦੇ ਪਲੀਤ ਹਥਾਂ ਦੀ ਫੁਹ ਬਿਨਸਾਨੀਅਤ ਦੀ ਪਵਿਤਰ ਆਤਮਾ ਨੂੰ ਮਲੀਨ ਕਰ ਸੁਟਦੀ ਹੈ। ਜਦੋਂ ਸ਼ਾਂਤ ਵਾਦੀਆਂ ਦੀ ਨਿਰਦੋਸ਼ ਹਕ 'ਚੋਂ ਮਿਟੀ ਚੁੱਕਕੇ ਕਿਸੇ ਪਹਾੜ ਦੀ ਉਸਾਰੀ ਹੋ ਰਹੀ ਹੁੰਦੀ ਹੈ। ਅਤੇ ਜਦੋਂ ਦਬਿਆਂ ਕੁਚਲਿਆਂ ਦੀ ਹਾਹਾਕਾਰ ਕਿਸੇ ਆਸਮਾਨ ਦੇ ਬੋਲੇ ਕੰਨੀ ਨਹੀਂ ਪੈਂਦੀ। ਉਦੋਂ ਇਕ ਪੁੰਦੂਕਾਰ 'ਚੋਂ ਘੋਰ ਹਨੇਰੀ ਰਾਤ ਦੀ ਕੁਖ ਚੀਰ ਕੇ ਕੋਈ ਸਚ ਦਾ ਸੂਰਜ ਉਦੇਮਾਨ ਹੁੰਦਾ ਹੈ ਜਿਸ ਨੂੰ ਦੁਨੀਆਂ ਦੇ ਲੋਕ ਅਵਤਾਰ ਜਾਂ ਨਬੀ ਦਾ ਨਾਉਂ ਦਿੰਦੇ ਹਨ। ਅਜਿਹੇ ਹੀ ਇਕ ਸਮੇਂ 1469 ਵਿਚ ਪੰਜਾਂ ਪਾਣੀਆਂ ਦੀ ਧਰਤੀ ਤੇ ਸਚ ਦਾ ਇਕ ਸੂਰਜ ਉਗਮਿਆ ਜਿਸ ਨੂੰ ਲੋਕਾਂ 'ਨਾਨਕ' ਦਾ ਨਾਉਂ ਦਿਤਾ ਜਿਸਦੇ ਪ੍ਰਕਾਸ਼ ਨਾਲ 'ਮਿਟੀ ਪੁੰਦ ਜਗੁ ਚਾਨਣ ਹੋਆ'।

ਤ੍ਰਾਹ ੨ ਕਰਦੀ ਲੋਕਾਈ ਨੂੰ ਕਿਤੋਂ ਸ਼ਾਂਤ ਬੂੰਦ ਆ ਮਿਲੀ। ਇਕ ਅਗੰਮੀ ਜੋਤ ਬਲੀ ਤੇ ਲੋਕਾਂ ਨੇ ਆਪਣਾ ਰਾਹ ਉਸ ਜੋਤ ਦੇ ਪ੍ਰਕਾਸ਼ ਵਿਚ ਵੇਖਿਆ। ਇਸ ਅਗੰਮੀ ਜੋਤ ਦੇ ਪ੍ਰਕਾਸ਼ ਨੇ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤਾ। ਲੋਕਾਈ ਦੀ ਅੱਖ ਨੇ ਪਾਖੰਡਾਂ ਤੇ ਭਰਮਾਂ ਦੇ ਚੀਥੜੇ ਆਪਣੇ ਸਾਹਮਣੇ 'ਸੁਆਹਾ' ਹੁੰਦੇ ਵੇਖੇ। ਮਾਨਸਿਕ ਗੁਲਾਮੀ ਦੀਆਂ ਜ਼ੰਜੀਰਾਂ ਕਾੜ ੨ ਟੁਟੀਆਂ ਤੇ ਧਰਤੀ ਦੇ ਲਾਲੋਆਂ ਨੂੰ ਸੁਖ ਦਾ ਸਾਹ ਆਇਆ। ਸੱਜਣ ਠੱਗਾਂ ਦੇ ਚਿਹਰਿਆਂ ਦਾ ਸਾਉਪਣਾ ਉਸ ਪ੍ਰਕਾਸ਼ ਵਿਚ ਸਭਨਾਂ ਤਕਿਆ। ਮਲਕ ਭਾਗੋ ਦੇ ਪਾਖੰਡ-ਪੁੰਨਾਂ ਦੀਆਂ ਕਰਤੂਤਾਂ ਕੰਧਰੇ ਦੀ ਰੋਟੀ ਨੇ ਤਾਰ ਤਾਰ ਕਰ ਦਿਤੀਆਂ। ਜ਼ਿੰਦਗੀ ਨੇ ਜ਼ਿੰਦਗੀ ਨੂੰ ਨਵੇਂ ਸਧਰੰਬ ਵਿਚ ਵਾਚਿਆ, ਸਮਾਜ ਵਿਚ ਸਦੀਆਂ ਬਾਦ 'ਪੰਚ ਪਰਵਾਨ ਪੰਚ ਪਰਧਾਨ' ਦਾ ਨਾਅਰਾ ਬੁਲੰਦ ਹੋਇਆ। ਨਾਰੀ ਦੀ ਸਦੀਆਂ ਤੋਂ ਧੁਆਂਖੀ ਆਤਮਾਂ ਨੂੰ ਕਿਸੇ ਹਮਦਰਦ ਸਮੀਰ ਦੇ ਬੁਲੇ ਦੀ ਫੁਹ ਪ੍ਰਾਪਤ ਹੋਈ।

ਇਹ ਸੀ ਇਕ ਮਹਾਨ ਘਟਨਾ ਜੋ 1469 ਵਿਚ 'ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ' ਦੇ ਨਾਲ ਘਟੀ।

ਅਜ ਇਸ ਘਟਨਾ ਵਾਪਰੀ ਨੂੰ ਪੂਰੇ ਪੰਜ ਸੌ ਵਰ੍ਹੇ ਹੋ ਚੁਕੇ ਹਨ। ਪੰਜ ਸਦੀਆਂ ਦਾ ਸਮਾਂ ਧਰਤੀ ਦੇ ਰੰਗ ਮੰਚ ਤੇ ਆਪਣੇ ਕਰਤੱਵ ਦਿਖਾਕੇ ਲੰਘ ਚੁਕਾ ਹੈ। ਅਜ ਭਾਵੇਂ ਉਸ ਜੋਤ ਦਾ ਪ੍ਰਕਾਸ਼ ਨਿਰੰਤਰ ਉਵੇਂ ਵਿਦਮਾਨ ਹੈ ਪਰੰਤੂ ਸਾਡੇ ਮਲੀਨ ਮਨਾਂ ਨੂੰ ਉਹ ਮਹਾਨ ਪ੍ਰਕਾਸ਼ ਦੀ ਜੋਤ ਸਾਫ ਦਿਖਾਈ ਨਹੀਂ ਦੇ ਰਹੀ। ਸਾਡੇ ਮਨਾਂ ਦੀਆਂ ਅੱਖਾਂ ਵਿਚ ਦੁਨੀਆਵੀ ਖਿਚਾਂ ਦਾ ਮੌਤੀਆ ਉਤਰ ਆਇਆ ਹੈ। ਅਸੀਂ ਆਪਣੇ ਰਾਹ ਤੋਂ ਭਟਕ ਗਏ ਹਾਂ 'ਸਭੇ ਸਾਂਝੀਵਾਲ ਸਦਾਇਨ' ਦਾ ਜਾਪ ਕਰਨ ਵਾਲੇ ਅਜ ਅਸੀਂ ਗੁਆਂਢੀ ਨਾਲ ਵੀ ਰਲ ਬੈਠਣ ਤੋਂ ਕਤਰਾਂਦੇ ਹਾਂ। ਅਜ ਫੇਰ ਹਰ ਥਾਂ 'ਕੂੜ ਫਿਰੈ ਪਰਧਾਨ ਵੇ ਲਾਲੋ'। ਅਜ ਫੇਰ 'ਕਲਿ ਕਾਤੀ ਰਾਜੇ ਕਾਸਾਏ, ਧਰਮੁ ਪੰਖੁ ਕਰਿ ਉਡ ਰਿਆ' ਹੈ। ਅਜ ਫੇਰ ਕਾਇਨਾਤ ਤੇ ਕੂੜ ਦੀ ਕਾਲੀ ਚਾਦਰ ਆਪਣੀ ਲਪੇਟ ਪੀਡੀ ਕਰ ਰਹੀ ਹੈ। ਅਜ ਫੇਰ ਦੰਭ ਆਪਣੇ ਅਲੋਕਾਰ ਢੰਗਾਂ ਨਾਲ ਸੱਜਣ ਠੱਗ ਦਾ ਪਾਰਟ ਥਾਂ ਥਾਂ ਕਰ ਰਿਹਾ ਹੈ। ਲਾਲੋ ਅਜ ਵੀ ਹੈਰਾਨ ਹੈ ਕਿ ਮਲਕ ਭਾਗੋ ਦੇ ਪੂੜੇ ਉਸਦੀ ਕੋਧਰੇ ਦੀ ਰੋਟੀ ਤੋਂ ਅੱਜ ਵੀ ਸੁੱਸਟ ਮੰਨੇ ਜਾਂਦੇ ਹਨ। ਅਜ ਫੇਰ ਮਾਨੁਖਤਾ ਅਵਾਕ ਸੋਚ ਰਹੀ ਹੈ ਕਿ ਉਸਦਾ ਕੋਈ ਅੰਗ ਮੁਸਲਮਾਨ ਤੇ ਕੋਈ ਅੰਗ ਹਿੰਦੂ ਕਿਵੇਂ ਹੈ? ਅਜ ਸੱਚੇ ਸੌਦੇ ਕਿਉਂ ਨਹੀਂ ਹੁੰਦੇ? ਅਜ ਧੜੀਆਂ ਦਾ ਤੋਲ ਕਿਉਂ ਘਟ ਹੈ?

ਇਸ ਸਭ ਕੁਝ ਦਾ ਉਤਰ ਲਭਣ ਲਈ ਉਸ ਮਹਾਨ ਆਤਮਾ, ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਆਇਆ ਹੈ। ਇਹ ਅਵਸਰ ਉਸ ਕੀਮੀਆਈ ਡਲੀ ਵਾਂਗ

ਹੈ ਜੋ ਚਿਰਾਂ ਤੋਂ ਖੜੋਤੇ, ਬੇਹਰਕਤ ਗੰਦੇ ਪਾਣੀ ਵਿਚ ਲਹਿਰਾਂ ਪੈਦਾ ਕਰਦੀ ਹੈ ਤੇ ਜਰਮਾਂ ਦਾ ਵੀ ਨਾਸ਼ ਕਰਦੀ ਹੈ ।

ਭਾਵੇਂ ਸਿਖਿਆ ਵਿਭਾਗ ਸਦਾ ਹੀ ਵਿਦਿਆ ਦੀ ਰੋਸ਼ਨੀ ਵੰਡਣ ਦਾ ਕੰਮ ਨਿਰੰਤਰ ਕਰਦਾ ਆ ਰਿਹਾ ਹੈ ਪ੍ਰੰਤੂ ਇਸ ਮਹਾਨ ਅਵਸਰ ਤੇ ਉਹ ਆਪਣੀ ਇਕ ਵਿਸ਼ੇਸ਼ ਜ਼ਿੰਮੇਵਾਰੀ ਅਨੁਭਵ ਕਰਦਾ ਹੈ ਕਿ ਮਾਨੁਖਤਾ ਦੇ ਪੁਜਾਰੀ, ਸ਼ਾਂਤੀ ਦੇ ਦੂਤ ਅਤੇ ਸਚ ਦੇ ਸੂਰਜ ਸਤਿਗੁਰ ਨਾਨਕ ਦਾ ਸੰਦੇਸ਼ ਹਰ ਪ੍ਰਾਣੀ ਤਕ ਪੁਜੇ । ਉਸ ਮਹਾਨ ਚਿੰਤਕ ਦੇ ਕਲਪਿਤ ਸਮਾਜ ਦਾ ਸੁਪਨਾ ਸਾਕਾਰ ਕਰਨ ਲਈ ਮਨੁੱਖੀ ਧਰਮ ਦੀਆਂ ਅਸਲ ਕੀਮਤਾਂ ਦਾ ਵਧ ਚੜ੍ਹ ਕੇ ਪਰਚਾਰ ਕਰੇ ।

ਸੋ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਸੁਭਾਗ ਪਾਪਤ ਕਰਦਿਆਂ ਜ਼ਿਲਾ ਸੰਗਰੂਰ ਦੇ ਸਿਖਿਆ ਵਿਭਾਗ ਨੇ ਇਕ ਪ੍ਰੋਗਰਾਮ ਉਲੀਕਿਆ ਹੈ ਜਿਸ ਰਾਹੀਂ ਜ਼ਿਲੇ ਦਾ ਹਰ ਸਕੂਲ, ਹਰ ਵਿਦਿਆਰਥੀ ਅਤੇ ਹਰ ਅਧਿਆਪਕ ਹਰਕਤ ਵਿਚ ਆਵੇਗਾ ਅਤੇ ਉਸ ਮਹਾਨ ਆਤਮਾ ਦਾ ਸੰਦੇਸ਼ ਜ਼ਿਲੇ ਦੇ ਕੋਨੇ ੨ ਵਿਚ ਪੁਚਾਵੇਗਾ ।

## † ਪ੍ਰੋਗਰਾਮ ਇਸ ਪਰਕਾਰ ਹੈ †

1. ਹਰ ਸਕੂਲ 23-10-1969 ਤੋਂ 23-11-1969 ਤਕ ਹਰ ਬੁਧਵਾਰ ਨੂੰ ਸਵੇਰੇ ਸਾਢੇ ਪੰਜ ਬਜੇ ਘੱਟੋ ਘੱਟ 20 ਬੰਦਿਆਂ ਸਮੇਤ ਗੁਰੂ ਨਾਨਕ ਦਾ ਸੰਦੇਸ਼ ਜਪਦੇ ਹੋਏ ਪਿੰਡ ਅਤੇ ਕਸਬੇ ਦੀਆਂ ਗਲੀਆਂ ਵਿਚ ਪ੍ਰਭਾਤ ਫੇਰੀਆਂ ਕਰੇਗਾ । ਪਹਿਲੀ ਪ੍ਰਭਾਤ ਫੇਰੀ 23-10-1969 ਨੂੰ ਆਰੰਭ ਹੋਵੇਗੀ ।

2. 23-11-1969 ਤਕ ਘੱਟੋ ਘੱਟ ਦੋ ਬੁਲਾਰੇ ਬਾਹਰੋਂ ਬੁਲਾਕੇ ਗੁਰੂ ਨਾਨਕ ਸਬੰਧੀ ਵਿਚਾਰ ਬਚਿਆਂ ਨੂੰ ਦੱਸੇ ਜਾਣਗੇ ।

3. ਸਵੇਰ ਦੀਆਂ ਪ੍ਰਾਰਥਨਾਂ ਸਭਾਵਾਂ ਵਿਚ ਹਰ ਰੋਜ਼ ਇਕ ਸ਼ਬਦ ਦਾ ਉਚਾਰਨ ਤੇ ਉਸ ਸ਼ਬਦ ਦੀ ਵਿਆਖਿਆ ਕਰਨੀ । ਹਫਤਾਵਾਰੀ ਬਾਲ ਸਭਾਵਾਂ ਵਿਚ ਵੀ ਗੁਰੂ ਨਾਨਕ ਸਬੰਧੀ ਬਚਿਆਂ ਤੋਂ ਖਿਆਲ ਸੁਣਨੇ ਤੇ ਸੁਨਾਉਣੇ ਇਕ ਫੀਚਰ ਦੇ ਤੌਰ ਤੇ ਚਾਲੂ ਕੀਤਾ ਜਾਵੇਗਾ ।

4. ਸਕੂਲ ਲਾਇਬਰੇਰੀ 'ਚੋਂ ਜਾਂ ਬਾਹਰੋਂ ਜਿਨੀਆਂ ਵੀ ਪੁਸਤਕਾਂ ਜਾਂ ਰਸਾਲੇ ਸ੍ਰੀ ਗੁਰੂ ਨਾਨਕ ਸਬੰਧੀ ਮਿਲਦੇ ਹੋਣ ਉਨ੍ਹਾਂ ਦੀ ਪਰਦਰਸ਼ਨੀ ਕਰਨੀ ਤੇ ਉਹਨਾਂ ਪੁਸਤਕਾਂ ਨੂੰ ਪੜ੍ਹਨ ਲਈ ਬਚਿਆਂ ਨੂੰ ਪ੍ਰੇਰਨਾ ਕੀਤੀ ਜਾਵੇਗੀ ।

5. ਗੁਰੂ ਨਾਨਕ ਦੀ ਬਾਣੀ 'ਚੋਂ ਅਨਮੋਲ ਬਚਨ ਲੈ ਕੇ (ਜਿਨ੍ਹਾਂ ਦੀ ਇਕ ਸੁਝਾਉਂ ਲਿਸਟ ਨਾਲ ਦਿਤੀ ਜਾਂਦੀ ਹੈ) ਚਾਰਟਾਂ ਤੇ ਮਾਟੋਆਂ ਰਾਹੀਂ ਲੋੜੀਂਦੇ ਤੇ ਢੁਕਵੇਂ ਥਾਵਾਂ ਤੇ ਪ੍ਰਦਰਸ਼ਨੀ ਕੀਤੀ ਜਾਵੇਗੀ ।

6. ਹਰ ਰੋਜ਼ ਸੂਚਨਾ ਬੋਰਡ ਤੇ ਗੁਰੂ ਨਾਨਕ ਦੇਵ ਜੀ ਦਾ ਕੋਈ ਸ਼ਬਦ ਜਾਂ ਅਨਮੋਲ ਬਚਨ ਲਿਖਿਆ ਜਾਵੇਗਾ ।

7. ਹਰ ਸਕੂਲ ਨਿਮਨ ਲਿਖਤ ਪ੍ਰਾਜੈਕਟ ਚਾਲੂ ਕਰੇਗਾ ਤਾਂ ਕਿ ਗੁਰੂ ਜੀ ਦੀ ਸ਼ਤਾਬਦੀ ਦਾ ਅਮਲੀ ਸਬਕ ਵੀ ਪਰਚਾਰਿਆ ਜਾ ਸਕੇ ।

1. ਆਪਸੀ ਸਹਿਯੋਗ ।

2. ਮਿੱਠਾ ਬੋਲਣਾ ।

3. ਸਚ ਬੋਲਣਾ ।

4. ਪ੍ਰੀਖਿਆ ਵਿਚ ਮਿਹਨਤ ਨਾਲ ਸਫਲ ਹੋਣ ਤੇ ਨਕਲ ਨਾ ਮਾਰਨ ਦਾ ਪ੍ਰਣ ਕਰਕੇ ਉਸ ਤੇ ਅਮਲ ਕਰਨਾ ।

5. ਸਚੀ ਦੁਕਾਨ (Honesty Shop) ਚਲਾਉਣਾ ।

8. ਹਰ ਸਕੂਲ ਉਮਰ-ਜੁਟ ਦੇ ਆਧਾਰ ਤੇ ਹੇਠ ਲਿਖੇ ਅਨੁਸਾਰ ਮੁਕਾਬਲੇ ਕਰਵਾਏਗਾ ।

1. ਨਿਬੰਧ ਰਚਨਾ ।
2. ਪੇਪਰ ਰੀਡਿੰਗ ।
3. ਐਲਬਮ ਤਿਆਰ ਕਰਨੀ । (ਐਲਬਮ ਵਿਚ ਗੁਰੂ ਨਾਨਕ ਜੀ ਸਬੰਧੀ ਹੱਥੀਂ ਬਣਾਈਆਂ ਤਸਵੀਰਾਂ ਜਾਂ ਕਿਤੌਂ ਹੋਰ ਸੁੰਦਰ ਕਤਰੀਆਂ ਤਸਵੀਰਾਂ, ਸੁੰਦਰ ਲਿਖਤ ਵਿਚ ਅਨਮੋਲ ਬਚਨ ਜਾਂ ਸ਼ਬਦ ਜਾਂ ਤਿਥਾਂ ਅਨੁਸਾਰ (Chronological Order) ਗੁਰੂ ਜੀ ਦੇ ਜੀਵਨ ਦੀਆਂ ਘਟਨਾਵਾਂ ਦਾ ਵਿਵਰਨ ਅਤੇ ਗੁਰੂ ਜੀ ਦੇ ਦੇਸਾਰਟਨ (ਉਦਾਸੀਆਂ) ਬਾਰੇ ਨਕਸ਼ੇ ਤਿਆਰ ਕਰਕੇ ਐਲਬਮ ਵਿਚ ਦਿਤੇ ਜਾ ਸਕਦੇ ਹਨ। ਕੋਈ ਹੋਰ ਵਿਚਾਰ ਵੀ ਜੋ ਐਲਬਮ ਦੀ ਸ਼ੋਭਾ ਬਣਾ ਸਕਦਾ ਹੋਵੇ ਤੇ ਗੁਰੂ ਜੀ ਸਬੰਧੀ ਹੋਵੇ ਪਾਇਆ ਜਾ ਸਕਦਾ ਹੈ) ।
4. ਹੱਥ ਲਿਖਤ ਪੱਤ੍ਰਕਾ ।
5. ਡਰਾਇੰਗ ਤੇ ਪੇਟਿੰਗਜ਼ ।

ਨਿਬੰਧ ਰਚਨਾ ਦੇ ਮੁਕਾਬਲੇ ਇਸ ਪ੍ਰਕਾਰ ਹੋਣਗੇ :—

**1. ਪ੍ਰਾਇਮਰੀ ਪੱਧਰ ਤੇ :—** ਬਲਾਕ ਦਾ ਹਰ ਪ੍ਰਾਇਮਰੀ ਸਕੂਲ, ਹਾਈ ਤੇ ਮਿਡਲਾਂ ਦੇ ਪ੍ਰਾਇਮਰੀ ਸੈਕਸ਼ਨ ਪਹਿਲਾਂ ਆਪਣੇ ਸਕੂਲਾਂ ਵਿਚ ਅੰਤਰ-ਹਾਉਸ ਜਾਂ ਹੋਰ ਢੰਗ ਨਾਲ ਮੁਕਾਬਲੇ ਕਰਵਾਕੇ ਫਿਰ ਸੈਂਟਰ ਪਧਰ ਤੇ ਮੁਕਾਬਲੇ ਹੋਣਗੇ। ਬਲਾਕ ਦੇ ਤੇ ਸੈਂਟਰ ਦੇ ਮੁਕਾਬਲਿਆਂ ਦੇ ਕਨਵੀਨਰ ਸਬੰਧਤ ਬਲਾਕ ਜਿਖਿਆ ਅਫਸਰ ਹੋਣਗੇ। ਹਰ ਸੈਂਟਰ 'ਚੋਂ ਚੋਣਵੇਂ ਲੇਖ ਬਲਾਕ ਮੁਕਾਬਲਿਆਂ ਲਈ ਚੁਣੇ ਜਾਣਗੇ ।

**ਪ੍ਰਾਇਮਰੀ ਤਕ ਦੇ ਬੱਚਿਆਂ ਲਈ ਵਿਸ਼ੇ**

ਇਸ ਪ੍ਰਕਾਰ ਹਨ ।

1. ਸੱਚਾ ਸੌਦਾ ।
2. ਮਿਤਰਾਂ ਨੂੰ ਪਾਣੀ ।
3. ਕੋਧਰੇ ਦੀ

ਰੋਟੀ । 4. ਸੱਜਣ ਠਗ । 5. ਸੈਂਕੜੇ ਦੀ ਧੜੀ ਨੂੰ ਵੀ ਤੇਰਾਂ ੨  
ਬੋਲਣਾ । 6. ਗੁਰੂ ਨਾਨਕ ਜੀਵਨ 'ਚੋਂ ਕੋਈ ਹੋਰ ਰੌਚਿਕ ਬਿਰਤਾਂਤ ।

## ਮਿਡਲ ਦੇ ਬੱਚਿਆਂ ਲਈ ਵਿਸ਼ੇ ਇਸ ਪ੍ਰਕਾਰ ਹਨ ।

1. ਬੇਬੇ ਨਾਨਕੀ ਦਾ ਵੀਰ ਪਿਆਰ ।
2. ਬਾਲ ਨਾਨਕ ਦੇ ਚੋਜ ।
3. ਗੁਰੂ ਨਾਨਕ ਦੇ ਸਾਥੀ (ਬਾਲਾ ਤੇ ਮਰਦਾਨਾ) ।
4. ਗੁਰੂ ਨਾਨਕ ਜੀ ਦਾ ਦੇਸ਼ਾਰਟਨ ।
5. ਮੇਰੀ ਦਿਸ਼ਟੀ ਵਿਚ ਗੁਰੂ ਨਾਨਕ ।

## ਹਾਈ, ਹਾਇਰ ਸੈਕੰਡਰੀ ਦੇ ਬੱਚਿਆਂ

ਅਧਿਆਪਕਾਂ ਲਈ ਮੁਕਾਬਲੇ ਦੇ ਵਿਸ਼ੇ :—

1. ਗੁਰੂ ਨਾਨਕ ਦਾ ਵਿਸ਼ਵ-ਸੰਦੇਸ਼ ।
2. ਗੁਰੂ ਨਾਨਕ ਦਾ ਮਨੁੱਖਵਾਦ ।
3. ਕ੍ਰਾਂਤੀ ਕਾਰੀ ਗੁਰੂ ਨਾਨਕ ।
4. ਗੁਰੂ ਨਾਨਕ ਇਕ ਕਵੀ ।
5. ਗੁਰੂ ਨਾਨਕ ਦਾ ਕੁਦਰਤ ਪਿਆਰ ।
6. ਵਿਗਿਆਨੀ ਗੁਰੂ ਨਾਨਕ ।
7. ਗੁਰੂ ਨਾਨਕ ਇਕ ਸਮਾਜ ਸੁਧਾਰਕ ।
8. 'ਹਸੰਦਿਆਂ ਖਿਲੰਦਿਆਂ ਵਿਚੋਂ ਹੋਵ ਮੁਕਤਿ' ।
9. ਦਾਰਸ਼ਨਿਕ ਗੁਰੂ ਨਾਨਕ ।
10. ਇਸਤਰੀ ਹਕਾਂ ਦਾ ਝੰਡੇ ਬਰਦਾਰ ਗੁਰੂ ਨਾਨਕ ।
11. ਵਿਦਿਆ ਵੀਚਾਰੀ ਤਾਂ ਪਰ ਉਪਕਾਰੀ ।

ਹਾਈ ਤੇ ਹਾਇਰ ਸੈਕੰਡਰੀ ਦੇ ਵਿਦਿਆਰਥੀ ਇਨ੍ਹਾਂ ਹੀ ਵਿਸ਼ਿਆਂ  
ਤੇ ਪੇਪਰ ਰੀਡਿੰਗ ਵੀ ਕਰਨਗੇ ਇਨ੍ਹਾਂ ਦਾ ਮੁਕਾਬਲਾ ਬਲਾਕ ਪੱਧਰ ਤੇ  
ਹੋਵੇਗਾ । ਪੇਪਰ ਰੀਡਿੰਗ ਲਈ ਸਮਾਂ 5 ਤੋਂ 7 ਮਿੰਟ ਦਿਤਾ ਜਾਵੇਗਾ ।



ਨਿਬੰਧ ਰਚਨਾ ਲਈ ਪੱਧਰ-ਜੁਟ ਅਨੁਸਾਰ ਇਹ ਨਿਯਮ ਹੋਣਗੇ :—

ਪ੍ਰਾਇਮਰੀ ਦੇ ਬਚਿਆਂ ਲਈ :—	150 ਤੋਂ 200 ਸ਼ਬਦਾਂ ਦਾ ਨਿਬੰਧ ।
ਮਿਡਲ ਦੇ ਬਚਿਆਂ ਲਈ :—	200 ਤੋਂ 300 „ „ „
ਹਾਈ ਤੇ ਹਾਇਰ ਬਚਿਆਂ ਲਈ :—	400 ਤੋਂ 500 „ „ „
ਅਧਿਆਪਕਾਂ ਲਈ :—	700 ਤੋਂ 1000 „ „ „

**ਬਲਾਕ ਪੱਧਰ ਦੇ ਮੁਕਾਬਲੇ :—** ਇਨ੍ਹਾਂ ਮੁਕਾਬਲਿਆਂ ਦੇ ਕਨਵੀਨਰ ਸਬੰਧਤ ਬਲਾਕ ਸ਼ਿਖਿਆ ਅਫ਼ਸਰ ਹੋਣਗੇ ਤੇ ਮੁਕਾਬਲੇ ਮਿਤੀ ਅਤੇ ਸਥਾਨ ਅਨੁਸਾਰ ਇਸ ਪਰਕਾਰ ਹੋਣਗੇ ।

ਲੜੀ ਨੰ:	ਬਲਾਕ	ਸਥਾਨ	ਮਿਤੀ
1	ਅਹਿਮਦਗੜ੍ਹ	ਬੀ. ਈ. ਓ. ਨਿਸਚਿਤ ਕਰੇਗਾ	5-11-1969
2	ਮਾਲੇਰ ਕੋਟਲਾ I	ਗੌ: ਹਾਇਰ ਸੈ. ਸਕੂਲ ਅਮਰਗੜ੍ਹ	5-11-1969
3	ਮਾਲੇਰਕੋਟਲਾ II	ਐਸ. ਐਸ. ਜੈਨ ਗਰਲਜ਼ ਸਕੂਲ ਮਾਲੇਰਕੋਟਲਾ ।	5-11-1969
4	ਬਰਨਾਲਾ	ਗੌਰਮਿੰਟ ਹਾਈ ਸਕੂਲ ਕਾਲੇਕੇ	6-11-1969
5	ਮਹਿਲਾ ਕਲਾਂ	ਗੌਰਮਿੰਟ ਹਾਈ ਸਕੂਲ ਦਦਾਹੂਰ	6-11-1969
6	ਸਹਿਣਾ	ਗੌਰਮਿੰਟ ਹਾਈ ਸਕੂਲ ਸਹਿਣਾ	6-11-1969
7	ਸੰਗਰੂਰ	ਗੌ: ਗਰਲਜ਼ ਹਾਇਰ ਸੈਕੰਡਰੀ ਸਕੂਲ ਭਵਾਨੀਗੜ੍ਹ ।	7-11-1969
8	ਚੀਮਾਂ	ਗੌਰਮਿੰਟ ਹਾਈ ਸਕੂਲ ਚੀਮਾਂ	7-11-1969
9	ਧੂਰੀ	ਗੌਰਮਿੰਟ ਹਾਈ ਸਕੂਲ ਸ਼ੇਰਪੁਰ	7-11-1969
10	ਸੁਨਾਮ	ਗੌਰਮਿੰਟ ਹਾਈ ਸਕੂਲ ਮਹਿਲਾਂ	8-11-1969
11	ਲਹਿਰਾਗਾਗਾ	ਗੌਰਮਿੰਟ ਗਰਲਜ਼ ਹਾਈ ਸਕੂਲ ਲਹਿਰਾਗਾਗਾ ।	8-11-1969

(1) ਉਪਰੋਕਤ ਮੁਕਾਬਲਿਆਂ ਵਿਚ ਹਰ ਸੈਂਟਰ ਵਿੱਚੋਂ 2 ਚੋਣਫੇਰੇ ਨਿਬੰਧ, ਦੋ ਐਲਬਮ ਅਤੇ ਦੋ ਹੱਥ ਲਿਖਤ ਪਤਰਕਾਵਾਂ ਮੁਕਾਬਲੇ ਵਿਚ ਭੇਜੇ ਜਾਣਗੇ ।

(2) ਹਰ ਮਿੱਡਲ ਸੈਕਸ਼ਨ ਤੇ ਹਾਈ/ਹਾਇਰ ਸੈਕਸ਼ਨ ਵਿਚੋਂ ਦੋ ਚੋਣਵੇਂ ਨਿਬੰਧ ਦੋ ਐਲਬਮ ਇਕ ਹੱਥ ਲਿਖਤ ਪੱਤ੍ਰਕਾ ਮੁਕਾਬਲੇ ਵਿਚ ਭੇਜੀ ਜਾਵੇਗੀ ।

(3) ਹਰ ਸਕੂਲ ਵਿਚੋਂ ਅਧਿਆਪਕ/ਅਧਿਆਪਕਾਵਾਂ ਵਲੋਂ ਦੋ ਚੋਣਵੇਂ ਨਿਬੰਧ ਅਤੇ ਹਰ ਹਾਈ/ਹਾਇਰ ਸੈਕੰਡਰੀ ਸਕੂਲਾਂ ਵਿਚੋਂ ਵਿਦਿਆਰਥੀਆਂ ਵਲੋਂ ਪੇਪਰ ਰੀਡਿੰਗ ਲਈ ਦੋ ਦੋ ਬੁਲਾਰੇ ਭਾਗ ਲੈਣਗੇ ।

**ਨੋਟ :-** ਬਲਾਕ ਦੇ ਕਨਵੀਨਰ ਸੈਂਟਰ ਤੇ ਬਲਾਕ ਪੱਧਰ ਦੇ ਮੁਕਾਬਲਿਆਂ ਲਈ ਜੱਜ ਮੰਡਲੀਆਂ ਆਪ ਬਲਾਕ ਕਮੇਟੀ ਦੇ ਸਹਿਯੋਗ ਨਾਲ ਨਿਯੁਕਤ ਕਰਨਗੇ ।

### ਤਹਿਸੀਲ ਪੱਧਰ ਦੇ ਮੁਕਾਬਲੇ :-

(1) ਹਰ ਬਲਾਕ ਪੱਧਰ ਤੋਂ ਪੇਪਰ ਰੀਡਿੰਗ ਲਈ ਦੋ ਚੋਣਵੇਂ ਬੁਲਾਰੇ ਭਾਗ ਲੈਣਗੇ ।

(2) ਹਰ ਬਲਾਕ ਵਿਚੋਂ ਦੋ ਚੋਣਵੇਂ ਨਿਬੰਧ (ਮਿੱਡਲ, ਹਾਈ/ਹਾਇਰ ਸੈਕੰਡਰੀ ਅਤੇ ਅਧਿਆਪਕਾਂ ਵਿਚੋਂ) ਭੇਜੇ ਜਾਣਗੇ ।

(3) ਹਰ ਬਲਾਕ ਵਿਚੋਂ ਤਿੰਨ ਚੋਣਵੀਆਂ ਐਲਬਮਾਂ ਮੁਕਾਬਲੇ ਵਿਚ ਸ਼ਾਮਲ ਹੋਣਗੀਆਂ ।

ਤਹਿਸੀਲ ਪੱਧਰ ਦੇ ਮੁਕਾਬਲੇ ਇਹਨਾਂ ਹੇਠ ਲਿਖੀਆਂ ਮਿਤੀਆਂ ਅਤੇ ਅਸਥਾਨਾਂ ਤੇ ਹੋਣਗੇ । ਸਬੰਧਤ ਸਕੂਲ ਦੇ ਮੁਖ ਅਧਿਆਪਕ ਤਹਿਸੀਲ ਮੁਕਾਬਲਿਆਂ ਦੇ ਕਨਵੀਨਰ ਹੋਣਗੇ ।

ਲੜੀ ਨੰ.	ਤਹਿਸੀਲ	ਸਥਾਨ	ਮਿਤੀ
1	ਮਾਲੇਰਕੋਟਲਾ	ਗੌ: ਹਾਈ ਸਕੂਲ ਮਾਲੇਰਕੋਟਲਾ	12-11-1969
2	ਸੰਗਰੂਰ	ਰਾਜ ਹਾਇਰ ਸੈਕੰਡਰੀ ਸਕੂਲ ਸੰਗਰੂਰ ।	12-11-1969
3	ਬਰਨਾਲਾ	ਗੌ: ਹਾਈ ਸਕੂਲ ਬਰਨਾਲਾ	13-11-1969

## ਜ਼ਿਲਾ ਪੱਧਰ ਤੇ ਮੁਕਾਬਲਾ :-

(1) ਜ਼ਿਲਾ ਪੱਧਰ ਤੇ ਵੀ ਬਲਾਕ ਪੱਧਰ ਤੇ ਚੁਣੇ ਗਏ ਢੰਗ ਅਨੁਸਾਰ ਤਹਿਸੀਲ ਵਿੱਚੋਂ ਚੋਣਵੇਂ ਨਿਬੰਧ, ਐਲਬਮ ਅਤੇ ਪੇਪਰ ਰੀਡਿੰਗ ਵਾਲੇ ਵਿਦਿਆਰਥੀ ਅਤੇ ਅਧਿਆਪਕ ਭਾਗ ਲੈਣਗੇ। ਇਹ ਮੁਕਾਬਲੇ 15-11-1969 ਨੂੰ ਗੌਰਮਿੰਟ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿਚ ਠੀਕ 11 ਵਜੇ ਸ਼ੁਰੂ ਹੋਣਗੇ।

ਜ਼ਿਲਾ ਪੱਧਰ ਦੇ ਕਨਵੀਨਰ ਉਪ-ਜ਼ਿਲਾ ਸਿਖਿਆ ਅਫਸਰ ਸੰਗਰੂਰ (ਮਿਸਿਜ਼ ਸੀ ਕੇ. ਚੋਪੜਾ) ਹੋਣਗੇ। ਹਰ ਤਹਿਸੀਲ ਵਿੱਚੋਂ ਚੋਣਵੇਂ ਨਿਬੰਧ, ਐਲਬਮ ਅਤੇ ਬੁਲਾਰਿਆਂ ਦੀ ਸੂਚੀ 14-11-1969 ਨੂੰ ਹਰ ਹਾਲਤ ਵਿਚ 10 ਵਜੇ ਤਕ ਜ਼ਿਲੇ ਦੇ ਕਨਵੀਨਰ ਪਾਸ ਤਹਿਸੀਲ ਦੇ ਕਨਵੀਨਰ ਪਹੁੰਚਾਣਗੇ।

ਬਲਾਕ ਪੱਧਰ ਤੇ ਇਕਠੀਆਂ ਹੋਈਆਂ ਹੱਥ ਲਿਖਤ ਪੱੜ੍ਹਕਾਵਾਂ, ਪੇਟਿੰਗਜ਼ ਅਤੇ ਡਰਾਈਂਗ ਆਦਿ ਬਲਾਕ ਦੇ ਕਨਵੀਨਰ ਸਿੱਧੇ 14.11.1969 ਨੂੰ ਜ਼ਿਲੇ ਦੇ ਕਨਵੀਨਰ ਨੂੰ ਠੀਕ ਦਸ ਵਜੇ ਪਹੁੰਚਾ ਦੇਣਗੇ। ਇਹ ਵਸਤਾਂ ਜ਼ਿਲੇ ਪੱਧਰ ਤੇ ਹੋ ਰਹੀ ਪ੍ਰਦਰਸ਼ਨੀ ਵਿਚ ਰਖੀਆਂ ਜਾਣਗੀਆਂ।

## ਕਵੀ ਦਰਬਾਰ :-

18-11-1969 ਨੂੰ ਸੰਗਰੂਰ ਵਿਖੇ ਜ਼ਿਲਾ ਪੱਧਰ ਤੇ ਅਧਿਆਪਕਾਂ ਵਲੋਂ ਇਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ। ਜਿਸ ਵਿਚ ਗੁਰੂ ਨਾਨਕ ਜੀਵਨ ਸਬੰਧੀ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਜਾਣਗੇ। ਕਵੀ ਸੱਜਣਾਂ ਦੀ ਆਸਾਨੀ ਲਈ ਕੁਝ ਸਮਸਿਆਵਾਂ ਦਾ ਵਰਨਣ ਹੇਠ ਕੀਤਾ ਜਾਦਾ ਹੈ ਜਿੰਨਾ ਤੇ ਕਵਿਤਾਵਾਂ ਤੇ ਗੀਤ ਆਦਿ ਲਿਖੇ ਜਾਂ ਸਕਦੇ ਹਨ।

(1) ਤਾਰਨ ਵਾਸਤੇ ਕੁਲ ਸੰਸਾਰ ਆਇਆ।

(2) ਡਿਗੇ ਢਠਿਆਂ ਦਾ ਸੱਚਾ ਯਾਰ ਸੀ ਤੂੰ।

- (3) ਦੇਖ ਤੇਰਾ ਸੰਸਾਰ ਐ ਨਾਨਕ, ਦੇਖ ਤੇਰਾ ਸੰਸਾਰ ।
- (4) ਅਜ ਫੇਰ ਲਾਲੂਆਂ ਨੂੰ ਲੋੜ ਤੇਰੇ ਪਿਆਰ ਦੀ ।
- (5) ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ ।
- (6) ਗੁਰੂ ਨਾਨਕ ਜੀਵਨ ਸਬੰਧੀ ਹੋਰ ਰਚਨਾ ਵੀ ਹੋ ਸਕਦੀ ਹੈ ।

ਇਸ ਕਵੀ ਦਰਬਾਰ ਦੇ ਕਨਵੀਨਰ ਸ੍ਰੀ ਰਾਮ ਲਾਲ ਪ੍ਰੇਮੀ ਬੀ. ਈ. ਓ. ਮਾਲੇਰਕੋਟਲਾ ਹੋਣਗੇ। ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਕਵੀ ਸੱਜਣ ਆਪਣੇ ਪੁੱਜਣ ਦੀ ਸੂਚਨਾ ਅਤੇ ਜਾਣਕਾਰੀ ਲਈ ਸਬੰਧਤ ਕਨਵੀਨਰ ਨਾਲ ਚਿੱਠੀ ਪਤਰ ਕਰਨਗੇ। ਭਾਗ ਲੈਣ ਵਾਲੇ ਕਵੀ ਸੱਜਣ 15-11-1969 ਨੂੰ ਦੁਪਿਹਰ ਤਕ ਸੰਗਰੂਰ ਪਹੁੰਚਣ ਦੀ ਖੋਚਲ ਕਰਨ।

### ਅਨਮੋਲ ਬਚਨ :-

- (੧) ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ।
- (੨) ਮਿੱਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ।
- (੩) ਨਾਨਕ ਉਤਮੁ ਨੀਚੁ ਨਾ ਕੋਇ ।
- (੪) ਪੰਚ ਪਰਵਾਣ ਪੰਚ ਪਰਧਾਨ ਪੰਚੇ ਪਾਵਹਿ ਦਰਗਹਿ ਮਾਨੁ ।
- (੫) ਸਭੇ ਸਾਂਝੀਵਾਲ ਸਦਾਇਨ <sup>ਇਨ</sup> ਕਨ ਦਿਸੈ ਬਾਹਰਾ ਜੀਓ ।
- (੬) ਸੋ ਕਿਉਂ ਮੰਦਾ ਆਖੀਅਹਿ ਜਿਤੁ ਜੰਮਹਿ ਰਾਜਾਨੁ ।
- (੭) ਨਾਨਕ ਫਿਕਾ ਬੋਲੀਐ ਤਨੇ ਮਨਿ ਫਿਕਾ ਹੋਇ ।
- (੮) ਨਾਨਕ ਸੇ ਜਨ ਅਸਲ ਖਰ, ਜੋ ਬਿਨ ਗੁਣ ਗਰਬ ਕਰੰਤ ।
- (੯) ਸਚੁ ਤਾਂ ਪਰ ਜਾਣੀਐ ਜੇ ਰਿਦੈ ਸਚਾ ਹੋਇ ।
- (੧੦) ਨਾ ਹਮ ਹਿੰਦੂ ਨਾ ਮੁਸਲਮਾਨ, ਆਲਹਿ ਰਾਮ ਕੇ ਪਿੰਡ ਪੁਰਾਨ ।
- (੧੧) ਅੱਵਲ ਅਲਹਿ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ॥  
ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ ॥
- (੧੨) ਮਨਿ ਜੀਤੈ ਜਗੁ ਜੀਤ ।

- (੧੩) ਆਦਿ ਸਚੁ ਜੁਗਾਦਿ ਸਚੁ॥  
ਹੈਭੀ ਸਚੁ ਨਾਨਕ ਹੋਸੀ ਭੀ ਸਚੁ॥
- (੧੪) ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜ਼ਾਰ ।  
ਏਤੇ ਚਾਨਣ ਹੋਂਦਿਆਂ ਗੁਰੂ ਬਿਨ ਘੋਰ ਅੰਧਾਰ ॥
- (੧੫) ਮਨ ਤੂੰ ਜੋਤਿ ਸਰੂਪ ਹੈ, ਅਪਨਾ ਮੂਲੁ ਪਛਾਣ ।
- (੧੬) ਸਚਹੁ ਓਰੈ ਸਭੁ ਕੋ, ਉਪਰਿ ਸਚੁ ਆਚਾਰੁ ।
- (੧੭) ਪੜਿਆ ਮੂਰਖੁ ਆਖੀਐ ਜਿਸ ਲਬੁ ਲੋਭ ਹੰਕਾਰ ।
- (੧੮) ਨਾ ਕੋਈ ਵੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕੋ ਬਨਆਈ ।
- (੧੯) ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ।
- (੨੦) ਹਕੁ ਪਰਾਇਆ ਨਾਨਕਾ, ਓਸ ਸੂਅਰ ਉਸ ਗਾਇ ।

## ਪ੍ਰਕਾਸ਼ ਉਤਸਵ ਸਮਾਰੋਹ ਪ੍ਰਬੰਧਕ ਕਮੇਟੀ:—


1. ਸ਼੍ਰੀ ਸੁਖਮੰਦਰ ਸਿੰਘ ਜ਼ਿਲਾ ਸਿਖਿਆ ਅਫਸਰ, ਸੰਗਰੂਰ ।  
ਪ੍ਰਧਾਨ
2. ਸ਼੍ਰੀ ਬਾਬੂ ਰਾਮ ਗੁਪਤਾ ਮੁਖ-ਅਧਿਆਪਕ,  
ਗੌਰਮਿੰਟ ਹਾਈ ਸਕੂਲ, ਛਾਜਲੀ ।
3. ਮਿਸਜ਼ ਗੁਰਬਚਨ ਕੌਰ ਸੋਢੀ ਮੁਖ-ਅਧਿਆਪਕਾ,  
ਗੌਰਮਿੰਟ ਹਾਈ ਸਕੂਲ, ਲਹਿਰਾਗਾਗਾ ।
4. ਮਿਸ ਭਗਵੰਤ ਕੌਰ ਬੀ. ਈ. ਓ. ਸੰਗਰੂਰ ।
5. ਸ਼੍ਰੀ ਰਾਮ ਲਾਲ ਪ੍ਰੇਮੀ ਬੀ. ਈ. ਓ. ਮਾਲੇਰਕੋਟਲਾ ।



ਗੁਰੂ ਨਾਨਕ ਦੇਵ ਜੀ ਨੇ ਆਪਣੇ ਸਰਬ ਸਾਂਝੇ ਆਦਰਸ਼ ਤੇ  
ਸਚੇ ਸਰਬ ਵਿਆਪਕ ਮਾਨਵਵਾਦ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ ।

ਬਿਸਰਿ ਗਈ ਸਭ ਤਾਤਿ ਪਰਾਈ ।  
ਜਬ ਤੇ ਸਾਧ ਸੰਗਤਿ ਮੋਹਿ ਪਾਈ । ੧ । ਰਹਾਉ  
ਨਾ ਕੋ ਬੈਰੀ ਨਹੀਂ ਬਿਗਾਨਾ ।  
ਸਗਲ ਸੰਗਿ ਹਮ ਕਉ ਬਨਿ ਆਈ ।  
ਜੋ ਪ੍ਰਭ ਕੀਨੋ ਸੋ ਭਲ ਮਾਨਓ ।  
ਇਹ ਸੁਮਤਿ ਸਾਧੂ ਤੇ ਪਾਈ ।  
ਸਭ ਮਹਿ ਰਵਿ ਰਹਿਆ ਪ੍ਰਭ ਏਕੇ ।  
ਪੇਖਿ ਪੇਖਿ ਨਾਨਕ ਬਿਗਸਾਈ ।

( ੫ - ੫ )



ਸੰਤ ਅਤਰ ਸਿੰਘ ਪ੍ਰੈਸ, ਸੰਗਰੂਰ ।

B-1423

